

# New Haven Unified School District

2020-2023 ਜ਼ਿਲ੍ਹਾ ਟੀਚੇ ਅਤੇ ਕਾਰਵਾਈ ਪਹਿਲ-ਕਦਮੀਆਂ

## #1 - ਪੜ੍ਹਾਈ ਅਤੇ ਸਿੱਖਿਆ ਦੁਆਰਾ ਕਾਲੇਜ, ਕਰੀਅਰ ਅਤੇ ਜੀਵਨ ਦੀ ਤਿਆਰੀ

ਸਾਰੇ ਵਿਦਿਆਰਥੀ ਕਾਲੇਜ, ਕਰੀਅਰ ਅਤੇ ਜੀਵਨ ਦੀ ਤਿਆਰੀ ਕਰਦਿਆਂ ਗੈਰ-ਸੁਖਾਹੁਣੇ ਜਾਣਗੇ, ਜਿੱਥੇ ਹਰੇਕ ਵਿਦਿਆਰਥੀ ਇਹ ਚੁਣ ਸਕਦਾ ਹੈ ਕਿ ਇੱਕ ਉਤਪਾਦਕ, ਜ਼ਿੰਮੇਵਾਰ ਅਤੇ ਸਫਲ ਵਿਸ਼ਵ-ਵਿਆਪੀ ਨਾਗਰਿਕ ਕਿਵੇਂ ਬਣਨਾ ਹੈ।

**ਕਾਰਵਾਈ ਸਬੰਧੀ ਪਹਿਲ-ਕਦਮੀਆਂ:**

- ਭਿੰਨ-ਭਿੰਨ ਵਿੱਦਿਅਕ ਸਾਧਨਾਂ ਦੁਆਰਾ ਪ੍ਰਦਾਨ ਕੀਤਾ ਗਿਆ ਇੱਕ ਵਿਅਕਤੀਗਤ, ਨਵੀਨ, ਮਿਆਰਾਂ ਉੱਤੇ ਆਧਾਰਿਤ ਪਾਠ-ਕ੍ਰਮ ਪ੍ਰਦਾਨ ਕਰੋ
- ਸਿੱਖਿਆ ਤਜਰਬਿਆਂ ਨੂੰ ਤਿਆਰ ਅਤੇ ਲਾਗੂ ਕਰੋ ਜੋ ਵਿਦਿਆਰਥੀ ਦੀ ਸਿੱਖਿਆ ਨੂੰ ਅਨੁਕੂਲ ਬਣਾਉਣ ਲਈ ਤਕਨੀਕੀ ਸਰੋਤਾਂ ਨਾਲ ਏਕੀਕਰਣ ਕਰਦੇ ਹਨ
- ਅਜਿਹੇ ਸਿਸਟਮ ਦੁਆਰਾ ਵਿਦਿਆਰਥੀ ਦੀ ਸਿੱਖਿਆ ਦਾ ਆਕਲਨ ਕਰੋ ਜਿਸ ਵਿੱਚ ਪੜ੍ਹਾਈ ਅਤੇ ਸਿੱਖਿਆ ਦੀ ਸੂਚਨਾ ਦਿੰਦੇ ਰਚਨਾਤਮਕ, ਸੰਖਿਪਤ ਅਤੇ ਪ੍ਰਦਰਸ਼ਨ-ਆਧਾਰਿਤ ਆਕਲਨ ਸ਼ਾਮਲ ਹੁੰਦੇ ਹਨ

## #2 - ਨਿਰਪੱਖਤਾ, ਪਹੁੰਚ ਅਤੇ ਪ੍ਰਾਪਤੀ

ਸਾਰੇ ਵਿਦਿਆਰਥੀ ਅਜਿਹੇ ਸ਼ਾਨਦਾਰ, ਭਿੰਨ-ਭਿੰਨ ਮਾਹੌਲ ਵਿੱਚ ਅਕਾਦਮੀ ਅਤੇ ਭਾਵਨਾਤਮਕ ਤੌਰ 'ਤੇ ਤਰੱਕੀ ਕਰਨਗੇ ਜਿਸਦੀ ਜੜ੍ਹ ਵਿੱਚ ਨਿਰਪੱਖਤਾ ਹੈ ਅਤੇ ਜੋ ਭਲਾਈ ਅਤੇ ਸਮਾਜਕ-ਭਾਵਨਾਤਮਕ ਸਿੱਖਿਆ ਦਾ ਸਮਰਥਨ ਕਰਦਾ ਹੈ।

**ਕਾਰਵਾਈ ਸਬੰਧੀ ਪਹਿਲ-ਕਦਮੀਆਂ:**

- ਸਮਾਵੇਸ਼ੀ ਅਤੇ ਬਰਾਬਰੀ ਦੀਆਂ ਸਥਿਤੀਆਂ ਨੂੰ ਯਕੀਨੀ ਬਣਾਓ
- ਅਕਾਦਮੀ, ਵਿਵਹਾਰ-ਸਬੰਧੀ, ਅਤੇ ਵਿਆਪਕ ਸਮਾਜਕ-ਭਾਵਨਾਤਮਕ ਸਮਰਥਨ ਦੀਆਂ ਬਹੁ-ਪੱਧਰੀ ਪ੍ਰਣਾਲੀਆਂ ਨੂੰ ਵਿਕਸਿਤ ਅਤੇ ਲਾਗੂ ਕਰੋ
- ਸਕੂਲ ਸਫਲਤਾ, ਹਾਜ਼ਰੀ, ਅਤੇ ਪਰਿਵਾਰਕ ਸਥਿਰਤਾ ਨਾਲ ਸਬੰਧਤ ਵਿਦਿਆਰਥੀ ਸਮਰਥਨ ਸੇਵਾਵਾਂ ਨਾਲ ਤਾਲਮੇਲ ਬਣਾਓ

## #3 - ਪ੍ਰਭਾਵਸ਼ਾਲੀ ਕਰਮਚਾਰੀ ਸਬੰਧ ਅਤੇ ਇੱਕ ਸਹਿਯੋਗੀ ਜ਼ਿਲ੍ਹਾ ਸੱਭਿਆਚਾਰ

ਸਾਡੇ ਵਿਦਿਆਰਥੀਆਂ ਨੂੰ ਬਰਾਬਰ ਅਤੇ ਸਕਾਰਾਤਮਕ ਤਜਰਬੇ ਅਤੇ ਨਤੀਜੇ ਪ੍ਰਦਾਨ ਕਰਨ ਵਿੱਚ, ਸਾਰੇ ਕਰਮਚਾਰੀ ਸਹਿਯੋਗੀ, ਕਦਰਦਾਨ, ਅਤੇ ਰੁੱਝੇ ਹੋਏ ਸਾਥੀ ਹੁੰਦੇ ਹਨ।

**ਕਾਰਵਾਈ ਸਬੰਧੀ ਪਹਿਲ-ਕਦਮੀਆਂ:**

- ਪਾਰਦਰਸ਼ੀ ਅਤੇ ਸਮਾਵੇਸ਼ੀ ਸੰਚਾਰ ਅਤੇ ਸਮੱਸਿਆ ਸੁਲਝਾਉਣ ਵਾਲੇ ਸਬੰਧਾਂ ਨੂੰ ਵਿਕਸਿਤ ਕਰੋ
- ਅਜਿਹੇ ਕਰਮਚਾਰੀਆਂ ਨੂੰ ਬਰਕਰਾਰ ਰੱਖੋ ਅਤੇ ਆਕਰਸ਼ਿਕ ਕਰੋ ਜੋ ਸਹਿਯੋਗੀ ਅਤੇ ਨਵੀਨਤਾ ਵਾਲੇ ਕੰਮਕਾਜੀ ਮਾਹੌਲ ਵਿੱਚ ਕਦਰਦਾਨ ਅਤੇ ਰੁੱਝੇ ਮਹਿਸੂਸ ਕਰਦੇ ਹਨ
- ਕਰਮਚਾਰੀ ਦੀ ਪੇਸ਼ੇਵਰ ਅਤੇ ਨਿੱਜੀ ਭਲਾਈ ਨੂੰ ਵਧਾਓ ਅਤੇ ਇਸਦਾ ਸਮਰਥਨ ਕਰੋ

## #4 - ਬਰਾਦਰੀ ਤੱਕ ਪਹੁੰਚ, ਸ਼ਮੂਲੀਅਤ ਅਤੇ ਹਿਮਾਇਤ

ਪਰਿਵਾਰ ਅਤੇ ਬਰਾਦਰੀ ਦੇ ਸਦੱਸ ਸਾਡੇ ਵਿਦਿਆਰਥੀਆਂ ਦੇ ਵਿੱਦਿਅਕ ਤਜਰਬਿਆਂ ਅਤੇ ਨਤੀਜਿਆਂ ਵਿੱਚ ਰੁੱਝੇ ਹੋਏ ਅਤੇ ਸੁਚਿਤ ਸਾਥੀ ਹੁੰਦੇ ਹਨ।

**ਕਾਰਵਾਈ ਸਬੰਧੀ ਪਹਿਲ-ਕਦਮੀਆਂ:**

- ਵਿਆਪਕ, ਸਥਿਰ, ਅਤੇ ਇਕਸਾਰ ਸੰਚਾਰ ਪ੍ਰਣਾਲੀਆਂ ਵਿਕਸਿਤ ਕਰੋ
- ਪੂਰੇ-ਜ਼ਿਲ੍ਹੇ ਵਿੱਚ ਇਕਸਾਰ ਪਛਾਣ, ਸਾਖ਼ ਅਤੇ ਸੁਨੇਹਾ ਵਿਕਸਿਤ ਕਰੋ ਜੋ ਪ੍ਰੋਗਰਾਮਾਂ, ਸਰੋਤਾਂ ਅਤੇ ਪ੍ਰਾਪਤੀਆਂ ਦਾ ਪ੍ਰਚਾਰ ਅਤੇ ਸੰਚਾਰ ਕਰਦਾ ਹੈ
- ਬਰਾਦਰੀ ਅਤੇ ਪਰਿਵਾਰਾਂ ਨੂੰ ਕੁਸ਼ਲ, ਗਾਹਕ ਸੇਵਾ ਅਨੁਕੂਲ ਤਜਰਬੇ ਪ੍ਰਦਾਨ ਕਰੋ

## #5 - ਅਸਰਦਾਰ ਸਰੋਤ ਪ੍ਰਬੰਧਨ ਅਤੇ ਸੰਚਾਲਨ-ਸਬੰਧੀ ਸਥਿਰਤਾ

ਸਰੋਤ, ਸੁਵਿਧਾਵਾਂ ਅਤੇ ਤਕਨੀਕ ਬਰਾਬਰੀ ਨਾਲ ਅਤੇ ਸਥਿਰਤਾ ਨਾਲ ਵਰਤੇ ਜਾਂਦੇ ਹਨ ਤਾਂ ਜੋ ਸਾਰੇ ਵਿਦਿਆਰਥੀਆਂ ਲਈ ਅਨੁਕੂਲ ਸਿੱਖਿਆ ਮਾਹੌਲ ਪ੍ਰਦਾਨ ਕੀਤੇ ਜਾ ਸਕਣ।

**ਕਾਰਵਾਈ ਸਬੰਧੀ ਪਹਿਲ-ਕਦਮੀਆਂ:**

- NHUSD ਟੀਚਿਆਂ ਅਤੇ ਪਹਿਲ-ਕਦਮੀਆਂ ਦੇ ਨਾਲ ਬਜਟ ਵਿਕਾਸ ਪ੍ਰਣਾਲੀਆਂ ਨੂੰ ਸੇਧਬੰਦ ਕਰੋ
- ਸਰੋਤਾਂ ਨੂੰ ਸੁਰੱਖਿਆ ਪਹਿਲ-ਕਦਮੀਆਂ ਅਤੇ ਭਵਿੱਖ-ਲਈ-ਤਿਆਰ ਸਿੱਖਿਅਕ ਮਾਹੌਲਾਂ ਉੱਤੇ ਕੇਂਦਰਿਤ ਕਰੋ
- ਇੱਕ ਭਰਤੀ ਸਥਿਤੀਕਰਨ ਯੋਜਨਾ ਨੂੰ ਸਥਾਪਿਤ ਅਤੇ ਲਾਗੂ ਕਰੋ